

Sr. No. 3238

Exam. Code: 108102

Subject Code : 2581

B.F.A. - 2nd Sem.

(2517)

Paper-VIII(i): Punjabi Compulsory

Time allowed: 3 hrs.

Max. Marks: 50

ਨੋਟ: ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ ।

1. ਹੇਠ ਲਿਖਿਆਂ ਵਿੱਚੋਂ ਕਿਸੇ ਇਕ ਨਿਬੰਧ ਦੇ ਵਿਸ਼ੈ-ਵਸਤੂ ਬਾਰੇ ਲਿਖੋ :
 ਓ. ਸਾਹਿਤ ਅਤੇ ਲੋਕ ਸਾਹਿਤ ਅ. ਮਨੁੱਖੀ ਅਧਿਕਾਰ 10
2. ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਉਜਾੜ' ਦਾ ਪਾਤਰ ਚਿਤਰਣ ਕਰੋ । 10
3. ਸ਼ਬਦ ਦੀ ਪਰਿਭਾਸ਼ਾ ਦਿੰਦੇ ਹੋਏ ਸ਼ਬਦ ਬਣਤਰਾਂ ਦਾ ਵਰਣਨ ਕਰੋ । 10
4. ਹੇਠ ਲਿਖਿਆਂ ਵਿੱਚੋਂ ਕਿਸੇ ਇਕ 'ਤੇ ਪੈਰਾ ਰਚਨਾ ਕਰੋ:
 ਓ. ਕਲਾ ਤੇ ਜ਼ਿੰਦਗੀ ਅ. ਵਾਹਨ ਪ੍ਰਦੂਸ਼ਣ ਬ. ਵਧ ਰਿਹਾ ਕ੍ਰਸ਼ਟਾਚਾਰ 05
5. ਹੇਠ ਲਿਖਿਆ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ :

ਉਸ ਦੇ ਜੀਵਨ ਦਾ ਸਭ ਤੋਂ ਮਹਾਨ ਪੱਖ ਹੈ, ਉਸ ਦਾ ਆਪਣਾ ਨਿੱਜ ਨਾਲ ਨਿਰੰਤਰ ਸੰਘਰਸ਼ । ਉਹ ਜ਼ਿੰਦਗੀ ਭਰ ਆਪਣੀ ਆਤਮਾ ਦੀ ਹਰ ਤਰ੍ਹਾਂ ਦੀ ਕਾਲਖ ਨੂੰ ਧੋਣ ਵਿਚ ਹੀ ਲੱਗਾ ਰਿਹਾ । ਉਹ ਆਪਣੀ ਜ਼ਿੰਦਗੀ ਨੂੰ ਖੂਬਸੂਰਤੀ ਦੇ ਉੱਚਤਮ 'ਸੰਕਲਪ' ਅਨੁਸਾਰ ਹੀ ਸੁੰਦਰ ਬਣਾਉਣਾ ਚਾਹੁੰਦਾ ਸੀ । ਸੁੰਦਰਤਾ ਦੇ ਇਸ ਸੰਕਲਪ ਦੀ ਜੋ 'ਕਲਪਨਾ' ਉਸ ਨੇ ਆਪਣੇ ਮਨ ਵਿਚ ਵਸਾਈ ਸੀ, ਉਹ ਉਸ ਦੀਆਂ ਸਾਹਿਤਕ ਰਚਨਾਵਾਂ ਤੇ ਕਲਾਤਮਕ ਕ੍ਰਿਤੀਆਂ ਵਿਚ ਬਾਖੂਬੀ ਪ੍ਰਦਰਸ਼ਤ ਹੋਈ ਹੈ । ਲੋਕ ਜਿਬਰਾਨ ਦੀ ਕਲਾ ਦੀ ਚਾਹੇ ਜਿੰਨੀ ਵੀ ਪ੍ਰਸੰਸਾ ਕਰਨ, ਉਸ ਦਾ ਉਦੇਸ਼ ਜ਼ਿੰਦਗੀ ਦੀ ਲਘੂਤਾ ਨੂੰ ਬ੍ਰਹਿਮੰਡ ਦੀ ਵਿਸ਼ਾਲਤਾ ਨਾਲ ਜੋੜਨਾ ਹੈ ਤੇ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਉਣਾ ਹੈ । ਕਲਾ ਦੀ ਸਾਰਥਿਕਤਾ ਤਾਂ ਇਸ ਗੱਲ ਵਿਚ ਹੈ ਕਿ ਜਦੋਂ ਅਸੀਂ ਮਨੁੱਖ 'ਚ ਪਰਮਾਤਮਾ ਦੇ ਅਤੇ ਪਰਮਾਤਮਾ ਵਿਚ ਮਨੁੱਖ ਦੇ ਦਰਸ਼ਨ ਕਰਦੇ ਹਾਂ । ਸਾਹਿਤ ਭਾਵੇਂ ਕਿੰਨਾ ਵੀ ਮਨੋਰੰਜਕ ਕਿਉਂ ਨਾ ਹੋਵੇ, ਉਸ ਦੀ ਮਹੱਤਤਾ ਇਸ ਗੱਲ ਵਿਚ ਹੈ ਕਿ ਉਹ ਜ਼ਿੰਦਗੀ ਦੇ ਅਰਥਾਂ ਨੂੰ ਪਰਿਭਾਸ਼ਤ ਕਰੇ, ਜੋ ਜ਼ਮੀਨ ਅਤੇ ਅਸਮਾਨ ਤੋਂ ਵੀ ਜ਼ਿਆਦਾ ਵਿਸ਼ਾਲ ਹਨ ।

- ਓ. ਜੀਵਨ ਦਾ ਸਭ ਤੋਂ ਮਹਾਨ ਪੱਖ ਕਿਹੜਾ ਹੈ ?
- ਅ. ਜੀਵਨ ਵਿਚ ਕਲਾ ਦਾ ਕੀ ਉਦੇਸ਼ ਹੁੰਦਾ ਹੈ ?

PTO

- ੲ. ਕਲਾ ਦੀ ਸਾਰਥਕਤਾ ਕੀ ਹੁੰਦੀ ਹੈ ?
- ਸ. ਸਾਹਿਤ ਦੀ ਮਹੱਤਤਾ ਕਿਸ ਗੱਲ ਵਿਚ ਹੈ ?
- ਹ. ਉਹ ਜ਼ਿੰਦਗੀ ਨੂੰ ਸੁੰਦਰ ਕਿਵੇਂ ਬਣਾਉਣਾ ਚਾਹੁੰਦਾ ਸੀ ? 5

6. ਓ. ਹੇਠ ਲਿਖੇ ਅਖਾਣਾਂ ਵਿਚੋਂ ਕੋਈ ਪੰਜਾਂ ਨੂੰ ਵਾਕਾਂ ਵਿਚ ਇੰਜ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ :

- 1 ਉਤੋਂ ਬੀਬੀਆਂ ਦਾੜੀਆਂ ਵਿਚੋਂ ਕਾਲੇ ਕਾਂ
- 2 ਅੱਸੂ ਮਾਹ ਨਿਰਾਲੇ, ਦਿਨੇ ਧੁੱਪ ਰਾਤੀ ਪਾਲੇ
- 3 ਇਕ ਪੰਥ ਦੋ ਕਾਜ
- 4 ਸੱਜਣਾਂ ਦੇ ਲਾਰੇ ਤੇ ਰਹੇ ਕੁਆਰੇ
- 5 ਹੋਇਆ ਤਾ ਈਦ ਨਹੀਂ ਤਾ ਰੋਜ਼ਾ
- 6 ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ
- 7 ਖੱਟਾ ਖਾਵੇ ਮਿੱਠੇ ਨੂੰ
- 8 ਚਮੜੀ ਜਾਏ ਦਮੜੀ ਨਾ ਜਾਏ

- ਅ. ਹੇਠ ਲਿਖੇ ਮੁਹਾਵਰਿਆਂ ਵਿਚੋਂ ਕੋਈ ਪੰਜਾਂ ਨੂੰ ਵਾਕਾਂ ਵਿਚ ਇੰਜ ਵਰਤੋਂ ਕਿ

ਅਰਥ ਸਪਸ਼ਟ ਹੋ ਜਾਣ :

- 1 ਸਿਰ ਪੈਰ ਨਾ ਹੋਣਾ
- 2 ਕੰਨ ਖਿਚਣਾ
- 3 ਖੂਹ ਖਾਤੇ ਪਾਉਣਾ
- 4 ਗਦ ਗਦ ਹੋਣਾ
- 5 ਗਲੋਂ ਬਲਾ ਲਾਹੁਣਾ
- 6 ਘੱਟਾ ਛਾਣਨਾ
- 7 ਚਿੜੀ ਨਾ ਫੜਕਨਾ
- 8 ਡਿਕੋ ਡੋਲੇ ਖਾਣਾ

5+5 = 10

3238(2517)100